

ਹੱਥਾਂ ਨੂੰ ਸਾਫ਼ ਅਤੇ ਭੋਜਨ ਨੂੰ ਸੁਰੱਖਿਅਤ ਰੱਖੋ

ਭੋਜਨ ਦੀ ਸੰਭਾਲ ਕਰਨ ਵਾਲਿਆਂ ਲਈ ਹੱਥਾਂ ਦੀ ਸਾਫ਼-ਸਫਾਈ

ਆਪਣੇ ਹੱਥ ਧੋਣਾ



1. ਆਪਣੇ ਹੱਥਾਂ ਨੂੰ ਇਸ ਕੰਮ ਲਈ ਲਗਾਏ ਬੋਸਿਨ ਵਿੱਚ ਧੋਵੋ।



2. ਝੱਗ ਬਨਾਉਣ ਲਈ ਸਾਬਣ ਵਰਤੋ।



3. ਹੱਥਾਂ ਦੀਆਂ ਤਲੀਆਂ, ਉਂਗਲਾਂ, ਅੰਗੂਠੇ, ਨਹੁੰ ਅਤੇ ਗੁੱਟਾਂ ਨੂੰ ਧੋਵੋ।



4. ਧੋਣ ਲਈ ਹੱਥਾਂ ਨੂੰ ਚਲਦੇ ਨਿੱਘੇ ਪਾਣੀ ਦੇ ਥੱਲੇ ਸਾਫ਼ ਕਰੋ।




5. ਹੱਥਾਂ ਨੂੰ ਚੰਗੀ ਤਰ੍ਹਾਂ ਸੁਕਾਓ।

ਕਰਮਚਾਰੀ ਆਪਣੇ ਹੱਥ ਜ਼ਰੂਰ ਧੋਣ ਇਹ ਕਰਨ ਤੋਂ ਪਹਿਲਾਂ:



- ਭੋਜਨ ਨੂੰ ਹੱਥ ਲਗਾਉਣਾ ਸ਼ੁਰੂ ਕਰਨ ਜਾਂ ਦੇਬਾਰਾ ਹੱਥ ਲਗਾਉਣ ਲੱਗਿਆਂ (ਉਦਾਹਰਣ ਵਜੋਂ, ਸ਼ਿਫਟ ਦੇ ਸ਼ੁਰੂ ਹੋਣ ਤੇ, ਖਾਣ ਪੀਣ ਦੀ ਛੁੱਟੀ ਤੋਂ ਵਾਪਸ ਆ ਕੇ)



- ਭੋਜਨ ਸੰਭਾਲਣ ਲੱਗਿਆਂ



- ਸੁੱਟ ਦੇਣ ਵਾਲੇ ਦਸਤਾਨੇ ਪਾਉਣ ਲੱਗਿਆਂ।

ਕਰਮਚਾਰੀ ਆਪਣੇ ਹੱਥ ਜ਼ਰੂਰ ਧੋਣ ਇਹ ਕਰਨ ਤੋਂ ਬਾਅਦ



- ਗੁਸਲਖਾਨੇ ਜਾਣ ਤੇ
- ਖਾਣ ਵਾਲੀਆਂ ਕੱਚੀਆਂ ਚੀਜ਼ਾਂ ਨੂੰ ਹੱਥ ਲਾਉਣ ਤੇ
- ਖਾਣ, ਪੀਣ ਜਾਂ ਸਿਗਰਟ ਪੀਣ ਤੇ
- ਆਦਤਾਂ ਜੋ ਦੂਸ਼ਿਤ ਹੋਣ ਦਾ ਕਾਰਣ ਬਣ ਸਕਦੀਆਂ ਹਨ, ਜਿਵੇਂ ਕਿ ਉਂਗਲਾਂ ਨੂੰ ਚੱਟਣਾ, ਨਹੁੰ ਟੁੱਕਣਾ, ਸਿਗਰਟਨੋਸ਼ੀ, ਕਿੱਲਾਂ ਅਤੇ ਜ਼ਖਮਾਂ ਨੂੰ ਛੂਹਣ ਤੇ



- ਰੁਮਾਲ ਜਾਂ ਸੁੱਟਣ ਵਾਲਾ ਟਿਸ਼ੂ ਵਰਤ ਕੇ ਖੰਘਣ, ਛਿੱਕਣ ਤੇ
- ਕੂੜੇ ਨੂੰ ਸੰਭਾਲਣ ਜਾਂ ਸੁੱਟਣ ਤੇ
- ਜਾਨਵਰਾਂ ਨੂੰ ਛੂਹਣ ਤੇ



- ਭੋਜਨ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਛੂਹਣ ਤੇ (ਉਦਾਹਰਣ ਵਜੋਂ, ਪੈਸੇ, ਸਾਫ਼ ਕਰਨ ਵਾਲੇ ਕੱਪੜੇ, ਸਾਫ਼ ਕਰਨ ਵਾਲੇ ਉਪਕਰਣ)
- ਕਿਸੇ ਵੀ ਭੋਜਨ ਨੂੰ ਹੱਥ ਲਗਾਉਣਾ ਜੋ ਸੰਭਾਵਿਤ ਦੂਸਰੇ ਭੋਜਨ ਪਦਾਰਥਾਂ ਨੂੰ ਦੂਸ਼ਿਤ ਕਰ ਸਕਦਾ ਹੈ (ਉਦਾਹਰਣ ਵਜੋਂ, ਕੱਚਾ ਮੀਟ, ਗਿਰੀਆਂ ਜਾਂ ਦੂਸਰੀਆਂ ਅਲਰਜੀ ਵਾਲੀਆਂ ਚੀਜ਼ਾਂ)।

Don't let your food turn nasty

www.betterhealth.vic.gov.au www2.health.vic.gov.au/public-health/food-safety

ਵਿਕਟੋਰੀਆ ਦੀ ਸਰਕਾਰ ਦੁਆਰਾ ਅਧਿਕਾਰਿਤ ਅਤੇ ਪ੍ਰਕਾਸ਼ਿਤ, 1 ਟਰੱਯਰੀ ਪਲੇਸ, ਮੈਲਬੋਰਨ। © ਵਿਕਟੋਰੀਆ ਸਰਕਾਰ, ਅਪ੍ਰੈਲ 2020

ਛਪਾਈ ਦਾ ਪ੍ਰਬੰਧ ਫਿਨਜ਼ਬਰੀ ਗਰੀਨ ਦੁਆਰਾ (2004697)



Health and Human Services